

ਮੁਆਵਜ਼ੇ ਦੀ ਦਰ ਲਈ ਨੈੱਟ ਦਾ ੯੦ % ਨਿਸ਼ਚਿਤ ਕਰਨਾ

ਜੇਕਰ ਤੁਸੀਂ ਕੰਮ ਸਬੰਧਿਤ ਸੱਟ ਕਾਰਣ ਕੰਮ ਤੇ ਨਹੀਂ ਜਾ ਪਾ ਰਹੇ ਤਾਂ ਤੁਸੀਂ ਆਮਦਨੀ ਇਵਜ਼ ਲਾਭ (ਵੇਜ ਰਿਪਲੇਸਮੈਂਟ ਬੈਨੀਫਿੱਟ) ਦੇ ਯੋਗ ਹੋ ਸਕਦੇ ਹੋ |

ਸੈਕਸ਼ਨ ੫੬, ਵਰਕਰਜ਼ ਕੰਪਨਸੇਸ਼ਨ ਐਕਟ ਦਾ

ਇਹ ਕਾਨੂੰਨ ਦਾ ਉਹ ਭਾਗ ਹੈ ਜੋ ਸਾਨੂੰ ੯੦ % ਦੇ ਅਧਾਰ ਤੇ ਮੁਆਵਜ਼ਾ ਦੇਣ ਬਾਰੇ ਦੱਸਦਾ ਹੈ |

ਜੇਕਰ ਤੁਹਾਡੀ ਹਾਦਸੇ ਦੀ ਮਿਤੀ ਸਤੰਬਰ ੧, ੨੦੧੮ ਤੋਂ ਪਹਿਲਾਂ ਦੀ ਹੈ, ਤੁਹਾਡੀ ਆਮਦਨੀ ਸਲਾਨਾ ਅਧਿਕਤਮ ਰਾਸ਼ੀ ਦੇ ਅਧੀਨ ਹੋਵੇਗੀ |

ਸੈਕਸ਼ਨ ੧(੨) , ਆਮ ਨਿਯਮਾਂ ਦਾ

ਇਹ ਜਨਰਲ ਰੈਗੂਲੇਸ਼ਨ ਦਾ ਭਾਗ ਹੈ ਜੋ ਕਾਮੇ ਦੀ ਗਰੋਸ ਆਮਦਨੀ ਵਿੱਚੋਂ ਅਨੁਮਾਨਿਤ ਰੋਜ਼ਗਾਰ ਬੀਮਾ (ਇਮਪਲੌਈਮੈਂਟ ਇਨਸਿਊਰਨਸ), ਕੈਨੇਡਾ ਪੈਨਸ਼ਨ ਪਲੈਨ ਅਤੇ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਕਰ ਸਾਰਣੀਆਂ ਦੇ ਮੁਤਾਬਿਕ ਆਮਦਨੀ ਕਰ

ਨੂੰ ਮਨਫੀ ਕੀਤੇ ਅੰਕ ਨੂੰ ਕਹਿੰਦਾ ਹੈ

ਸੈਕਸ਼ਨ ੧(੨)

ਇਸ ਐਕਟ ਅਤੇ ਰੈਗੂਲੇਸ਼ਨ ਦੇ ਮੁਤਾਬਿਕ ਕਿਸੇ ਕਾਮੇ ਦੀ ਉਸਦੀ ਸਲਾਨਾ ਗਰੋਸ ਆਮਦਨੀ - ਨੇੜਲੇ \$੧੦੦ ਤੱਕ - ਵਿੱਚੋਂ ਹੇਠ ਲਿਖਿਆਂ ਨੂੰ ਮਨਫੀ ਕਰਕੇ ਆਉਂਦੀ ਹੈ:

- (a) ਉਸ ਕਮਾਈ ਵਿੱਚੋਂ ਰੋਜ਼ਗਾਰ ਬੀਮਾ ਵਿੱਚ ਵਿੱਤੀ ਯੋਗਦਾਨ
- (b) ਉਸ ਕਮਾਈ ਵਿੱਚੋਂ ਕੈਨੇਡਾ ਪੈਨਸ਼ਨ ਪਲੈਨ ਵਿੱਚ ਵਿੱਤੀ ਯੋਗਦਾਨ
- (c) ਉਸ ਕਮਾਈ ਤੇ ਲਗਾਇਆ ਗਿਆ ਜਾਂ ਉਸ ਵਿੱਚੋਂ ਰੋਕਿਆ ਗਿਆ ਅਨੁਮਾਨਿਤ ਆਮਦਨੀ ਕਰ

ਕਨੇਡਾ ਸਰਕਾਰ ਵੱਲੋਂ ਤੁਰੰਤ ਪਿਛਲੇ ਕਲੰਡਰ ਸਾਲ ਲਈ ਤਿਆਰ ਕੀਤੀਆਂ ਸਾਰਣੀਆਂ ਤੇ ਅਧਾਰਿਤ |

ਕਾਮੇ ਦੀ ਨਿਸ਼ਚਿਤ ਕਰਨ ਲਈ ਅਸੀਂ ਕਾਮੇ ਦੀ ਗਰੋਸ ਆਮਦਨੀ ਲੈਂਦੇ ਹਾਂ ਅਤੇ ਫਿਰ ਕਨੇਡਾ ਸਰਕਾਰ (ਕਨੇਡਾ ਰੈਵਿਨਿਊ ਏਜੰਸੀ ਜਾਂ ਸੀ ਆਰ ਏ) ਦਵਾਰਾ ਤਿਆਰ ਕੀਤੀਆਂ ਗਈਆਂ ਸਾਰਣੀਆਂ ਨੂੰ ਵੇਖਦੇ ਹਾਂ ਤਾਂ ਜੋ ੧ ਦੇ ਭੁਗਤਾਨ ਦੀ ਰਾਸ਼ੀ ਨਿਸ਼ਚਿਤ ਕੀਤੀ ਜਾ ਸਕੇ |

ਅਸੀਂ ਈ ਆਈ, ਸੀ ਪੀ ਪੀ ਜਾਂ ਆਮਦਨੀ ਕਰ ਲਈ ਕਾਮੇ ਪਾਸੋਂ ਰਾਸ਼ੀ ਨਹੀਂ ਲੈਂਦੇ ਅਤੇ ਨਾ ਹੀ ਫ਼ੈਡਰਲ ਸਰਕਾਰ ਨੂੰ ਕੋਈ ਮਾਇਆ ਜਮ੍ਹਾਂ ਕਰਦੇ ਹਾਂ | ਕਨੇਡਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਾਰਣੀਆਂ

ਨੂੰ ਸਿਰਫ਼ ਈ ਆਈ, ਸੀ ਪੀ ਪੀ ਅਤੇ ਆਮਦਨੀ ਕਰ ਦੀ ਅਨੁਮਾਨਿਤ ਰਾਸ਼ੀ ਦਾ ਹਿਸਾਬ ਲਗਾਉਣ ਲਈ ਵਰਤਿਆ ਜਾਂਦਾ ਹੈ ਤਾਂ ਜੋ ਨਿਸ਼ਚਿਤ ਕੀਤੀ ਜਾ ਸਕੇ | ਕਾਮੇ ਦੀ ਨੈੱਟ ਆਮਦਨੀ ਨਿਸ਼ਚਿਤ ਕਰਨ ਤੋਂ ਬਾਅਦ ਅਸੀਂ ਇਸ ਨੈੱਟ ਆਮਦਨੀ ਦੇ ੯੦ % ਦੇ ਅਧਾਰ ਤੇ ਲਾਭ ਦਿੰਦੇ ਹਾਂ |

ਮੁਆਵਜ਼ਾ ਸਾਰਣੀ ਸਾਡੇ ਪਾਲਿਸੀ ਮੈਨੂਅਲ ਦੇ ਅੰਤਕਾ ਈ ਵਿੱਚੋਂ ਪ੍ਰਾਪਤ ਕੀਤੀ ਜਾ ਸਕਦੀ ਹੈ :

<https://www.wcb.ab.ca/about-wcb/policy-manual/appendices/appendix-e.html>

ਕਾਮਿਆਂ ਦੀ ਹਾਨਪੂਰਤੀ ਦੇ ਐਕਟ (ਵਰਕਰਜ਼ ਕੰਪਨਸੇਸ਼ਨ ਐਕਟ) ਵਿੱਚ ਕੋਈ ਅਜਿਹਾ ਖੰਡ ਨਹੀਂ ਹੈ ਜਿਸ ਨਾਲ ਕਿਸੇ ਵਿਅਕਤੀ ਦੀ ਕਰ ਅਵਸਥਾ ਦੇ ਅਧਾਰ ਤੇ ਮੁਆਵਜ਼ੇ ਦੀ ਦਰ ਨੂੰ ਤਰਮੀਮ ਕੀਤਾ ਜਾਵੇ | ਸਭ ਫੱਟਰ ਕਾਮਿਆਂ ਲਈ ਮੁਆਵਜ਼ਾ ਸਮਾਨ ਰੂਪ ਵਿੱਚ ਨਿਸ਼ਚਿਤ ਕੀਤਾ ਜਾਂਦਾ ਹੈ |

ਪਾਲਿਸੀ ੦੪-੦੧ ਭਾਗ II ਵੀ ਉੱਪਰ ਦਿੱਤੀ ਗਈ ਜਾਣਕਾਰੀ ਦੀ ਹਾਮੀ ਭਰਦਾ ਹੈ :

1. ਨੈੱਟ ਆਮਦਨ ਦਾ ਹਿਸਾਬ ਕਿਵੇਂ ਲਾਇਆ ਜਾਂਦਾ ਹੈ ?

ਡਬਲਯੂ ਸੀ ਬੀ ਏ ਇੱਕ ਸਟੈਂਡਰਡ ਫਾਰਮੂਲੇ ਦੀ ਮਦਦ ਨਾਲ ਕਾਮੇ ਦੀ ਗਰੋਸ ਆਮਦਨੀ ਵਿੱਚੋਂ ਦਾ ਹਿਸਾਬ ਲਗਾਉਂਦਾ ਹੈ (ਨਜ਼ਦੀਕੀ \$੧੦੦ ਤੇ ਬਰਾਬਰ ਕਰ ਕੇ), ਕਾਮਿਆਂ ਦੀ ਹਾਨਪੂਰਤੀ ਦੇ ਨਿਯਮ (ਡਬਲਯੂ ਸੀ ਬੀ ਰੈਗੂਲੇਸ਼ਨ) ਦੇ ਸੈਕਸ਼ਨ ੧ ਵਿੱਚ ਲਿਖੇ ਮੁਤਾਬਿਕ | ਜਦੋਂ ਰਾਸ਼ੀ ਨੂੰ ਨਜ਼ਦੀਕੀ \$੧੦੦ ਤੇ ਬਰਾਬਰ ਕੀਤਾ ਜਾਂਦਾ ਹੈ, ਡਬਲਯੂ ਸੀ ਬੀ ਏ ਇਹ \$੫੦ ਜਾਂ ਜ਼ਿਆਦਾ ਰਾਸ਼ੀ ਨਾਲ ਕਰਦਾ ਹੈ (ਉਦਾਹਰਣ: \$੧੯,੫੫੦ ਦੀ ਕਮਾਈ ਨੂੰ \$੧੯,੬੦੦ ਤੇ ਬਰਾਬਰ ਕੀਤਾ ਜਾਂਦਾ ਹੈ) |

ਇਹ ਫਾਰਮੂਲਾ ਗਰੋਸ ਆਮਦਨੀ ਤੇ ਕਨੇਡਾ ਪੈਨਸ਼ਨ ਪਲੈਨ, ਰੋਜ਼ਗਾਰ ਬੀਮਾ ਲਈ ਵਿੱਤੀ ਯੋਗਦਾਨ ਅਤੇ ਅਨੁਮਾਨਿਤ ਆਮਦਨੀ ਕਰ ਦੀਆਂ ਕਟੌਤੀਆਂ ਨੂੰ ਧਿਆਨ ਵਿੱਚ ਰੱਖਦਾ ਹੈ | ਇਹ ਫਾਰਮੂਲਾ ਕਰ ਦਰਜੇ ਦੇ ਅਧਾਰ ਤੇ ਵਿਤਕਰਾ ਨਹੀਂ ਕਰਦਾ ਅਤੇ ਹਰ ਕਿਸੇ ਲਈ ਸਮਾਨ ਹੈ |

ਅਨੁਕੂਲਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਡਬਲਯੂ ਸੀ ਬੀ (1 ਦੇ ੯੦ % ਦੇ ਅਧਾਰ ਤੇ) ਹਰ ਕਲੰਡਰ ਸਾਲ ਲਈ ਨਵੀਂ ਤਾਲਿਕਾ ਬਣਾਉਂਦਾ ਹੈ ਜਿਸ ਵਿੱਚ ਗਰੋਸ ਆਮਦਨੀ ਤੇ \$੧੦੦ ਦਾ ਵਾਧਾ ਅਤੇ ਉਸ ਦੇ ਨਾਲ ਦੀਆਂ ਹਫ਼ਤਾਵਾਰ ਮੁਆਵਜ਼ੇ ਦੀਆਂ ਦਰਾਂ (ਅਪੈਂਡਿਕਸ ਏ, ਮੁਆਵਜ਼ਾ ਸਾਰਣੀ ਵੇਖੋ) ਨੈੱਟ ਆਮਦਨ ਦੇ ੯੦% ਤੇ ਅਧਾਰਤ |

ਉਦਾਹਰਣ :

ਤੁਹਾਡੇ ਹਾਦਸੇ ਦੀ ਮਿਤੀ ੧ ਮਾਰਚ ੨੦੧੯ ਹੈ ਅਤੇ ਤੁਹਾਡਾ ਕੰਮਦਾਰ ਤੁਹਾਡੀ ਸਲਾਨਾ \$੬੦,੬੦੦.00 ਗਰੋਸ ਆਮਦਨੀ ਦੀ ਪੁਸ਼ਟੀ ਕਰਦਾ ਹੈ |

ਨੈੱਟ ਦਾ ੯੦% ਪਤਾ ਕਰਨ ਲਈ ਸਾਡੇ ਪਾਲਿਸੀ ਮੈਨੂਅਲ ਦੇ ਅੰਤਕਾ ਈ ਵਿੱਚ ਦਿੱਤੀਆਂ ਗਈਆਂ ਕਰ ਸਾਰਣੀਆਂ ਵੇਖੋ |

ਸਾਰਣੀ ਹਫ਼ਤਾਵਾਰ ਦਰ ਅਤੇ ਸਲਾਨਾ ਨੈੱਟ ਆਮਦਨੀ ਦੇ ਬਰਾਬਰ ਦੇ ੯੦% ਹੋਣ ਦੀ ਪੁਸ਼ਟੀ ਕਰਦੀ ਹੈ ਤੁਹਾਡੇ ਲਾਭ \$੭੯੨.੮੨ ਪ੍ਰਤੀ ਹਫ਼ਤਾ ਤੇ ਅਧਾਰਿਤ ਹੋਣਗੇ |

2019 Compensation Table
for accidents on or after April 1, 2003 (continued)

ਗਰੋਸ ਆਮਦਨ	ਹਫ਼ਤਾਵਾਰ ਦਰ	ਮਹੀਨਾਵਰ ਦਰ	ਨੈੱਟ ਆਮਦਨ	ਨੈੱਟ ਦਾ ੯੦ %
੬੦,੬੦੦.੦੦	੭੯੨.੮੨	੩੪੪੪.੯੮	੪੫,੯੩੩.੧੧	੪੧,੩੩੯.੮੦
੬੦,੭੦੦.੦੦	੭੯੪.੦੨	੩,੪੫੦.੨੦	੪੬,੦੦੨.੬੧	੪੧,੪੦੨.੩੫